

ਤੁਰੰਤ ਰਿਲੀਜ਼ ਲਈ

ਤੁਹਾਨੂੰ ਸੱਦਾ ਦਿੱਤਾ ਜਾ ਰਿਹਾ ਹੈ: ਬ੍ਰੈਂਪਟਨ ਦੀ ਪੁੱਜਣਯੋਗ ਰਿਹਾਇਸ਼ ਲਈ ਕਾਰਜਨੀਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ

ਬ੍ਰੈਂਪਟਨ, ਓਨਟੈਰੀਓ (15 ਅਕਤੂਬਰ, 2019) – ਸਿਟੀ ਆਫ ਬ੍ਰੈਂਪਟਨ ਨੂੰ ਸਾਡੇ ਨਿਵਾਸੀਆਂ ਦੀਆਂ ਘਰਾਂ ਸਬੰਧੀ ਵੱਖ-ਵੱਖ ਲੋੜਾਂ ਦੀ ਪ੍ਰਤੀਕਿਰਿਆ ਵਿੱਚ ਆਪਣੀ ਪਹਿਲੀ ਪੁੱਜਣਯੋਗ ਰਿਹਾਇਸ਼ ਲਈ ਕਾਰਜਨੀਤੀ (Affordable Housing Strategy) ਵਿਕਸਿਤ ਕਰਨ ਦੀ ਸ਼ੁਰੂਆਤ ਕਰਨ ਤੇ ਮਾਣ ਹੈ।

ਸੁਰੱਖਿਅਤ ਅਤੇ ਢੁੱਕਵੀਂ ਰਿਹਾਇਸ਼, ਸਰੀਰਕ, ਆਰਥਿਕ ਅਤੇ ਸਮਾਜਿਕ ਤੰਦਰੁਸਤੀ ਲਈ ਜ਼ਰੂਰੀ ਹੈ। ਹਾਲਾਂਕਿ, ਬ੍ਰੈਂਪਟਨ ਵਿੱਚ ਅਤੇ ਗ੍ਰੇਟਰ ਟੋਰੋਂਟੋ ਏਰੀਆ (Greater Toronto Area) ਦੇ ਆਸਪਾਸ ਦੇ ਸ਼ਹਿਰਾਂ ਵਿੱਚ ਪੁੱਜਣਯੋਗ ਰਿਹਾਇਸ਼ ਨਿਵਾਸੀਆਂ ਲਈ ਲਗਾਤਾਰ ਚੁਣੌਤੀ ਬਣੀ ਹੋਈ ਹੈ।

ਸਿਟੀ ਭਾਈਚਾਰੇ ਤੋਂ ਬਹੁਮੁੱਲੇ ਸੁਝਾਅ ਲੈਣ ਲਈ ਚਾਰ ਜਨਤਕ ਸਲਾਹ ਕਾਰਜਕਰਮਾਂ ਦਾ ਆਯੋਜਨ ਕਰ ਰਹੀ ਹੈ। ਨਿਵਾਸੀਆਂ ਨੂੰ ਪੁੱਜਣਯੋਗ ਰਿਹਾਇਸ਼ ਅਤੇ ਰਿਹਾਇਸ਼ ਸਬੰਧੀ ਆਪਣੀਆਂ ਲੋੜਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਸ਼ਾਮਲ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਪਬਲਿਕ ਓਪਨ ਹਾਊਸ (Public Open House)

ਮੰਗਲਵਾਰ, 22 ਅਕਤੂਬਰ, ਸ਼ਾਮ 4:30 – 7:30 ਵਜੇ

ਬ੍ਰੈਂਪਟਨ ਸਿਟੀ ਹਾਲ, ਐਟਰੀਅਮ (ਮੇਨ ਫਲੋਰ)

2 ਵੈਲਿੰਗਟਨ ਸਟ੍ਰੀਟ ਵੈਸਟ

(Brampton City Hall, Atrium (Main Floor)
2 Wellington Street West)

ਪਬਲਿਕ ਵਰਕਸ਼ਾਪ #1

ਵੀਰਵਾਰ, 24 ਅਕਤੂਬਰ, ਸ਼ਾਮ 6 – 8 ਵਜੇ

ਸਪ੍ਰਿੰਗਡੇਲ ਲਾਇਬ੍ਰੇਰੀ, ਮਲਟੀਪਰਪਜ ਰੂਮ

10705 ਬ੍ਰੈਮਲੀ ਰੋਡ

(Springdale Library, Multipurpose Room
10705 Bramalea Road)

ਪਬਲਿਕ ਵਰਕਸ਼ਾਪ #2

ਮੰਗਲਵਾਰ 29 ਅਕਤੂਬਰ, ਸ਼ਾਮ 6 – 8 ਵਜੇ

ਮਾਊਂਟ ਪਲੈਜੈਂਟ ਕਮਿਊਨਿਟੀ ਸੈਂਟਰ, ਪਾਲ ਹੰਟ ਰੂਮ ਬੀ.

100 ਕਮਿਊਟਰ ਡ੍ਰਾਈਵ

(Mount Pleasant Community Centre, Paul Hunt Room B
100 Commuter Drive)

ਪਬਲਿਕ ਵਰਕਸ਼ਾਪ #3

ਮੰਗਲਵਾਰ, 5 ਨਵੰਬਰ, ਸ਼ਾਮ 6 – 8 ਵਜੇ

ਨਾਈਟਸਬ੍ਰਿਜ ਸੀਨੀਅਰ ਸੈਂਟਰ ਐਂਡੀਟੋਰੀਅਮ

1ਏ ਨਾਈਟਸਬ੍ਰਿਜ ਰੋਡ

(Knightsbridge Senior Centre Auditorium
1A Knightsbridge Road)

ਹਾਊਸਿੰਗ ਬ੍ਰੈਂਪਟਨ (Housing Brampton) ਬਾਰੇ

ਹਾਲਾਂਕਿ ਰੀਜਨ ਆਫ ਪੀਲ (Region of Peel) ਸਥਾਨਕ ਹਾਊਸਿੰਗ ਅਥਾਰਿਟੀ ਹੈ, ਜੋ ਕਿਰਾਏ ਦੀਆਂ ਪੁੱਜਣਯੋਗ ਯੂਨਿਟਾਂ ਮੁਹੱਈਆ ਕਰਦੀ ਹੈ, ਫਿਰ ਵੀ ਜ਼ਮੀਨ ਦੀ ਵਰਤੋਂ ਦੀ ਯੋਜਨਾਬੰਦੀ ਦੀ ਜ਼ਿੰਮੇਵਾਰੀ ਸਿਟੀ ਦੀ ਹੈ। *ਹਾਊਸਿੰਗ ਬ੍ਰੈਂਪਟਨ* ਪੁੱਜਣਯੋਗ ਕਿਰਾਏ ਵਾਲੀਆਂ ਅਤੇ ਮਾਲਕੀ ਵਾਲੀਆਂ ਉਹਨਾਂ ਯੂਨਿਟਾਂ ਦੀ ਸੰਖਿਆ ਨੂੰ ਵਧਾਉਣ ਤੇ ਧਿਆਨ ਕੇਂਦਰਿਤ ਕਰੇਗੀ, ਜੋ ਤਿਆਰ ਕੀਤੀਆਂ ਜਾਂਦੀਆਂ ਹਨ।

ਸਿਟੀ “ਬ੍ਰੈਂਪਟਨ ਵਿੱਚ ਤਿਆਰ” ਕਾਰਜਨੀਤੀ ਵਿਕਸਿਤ ਕਰਨ ਲਈ ਨਿਵਾਸੀਆਂ, ਹਾਊਸਿੰਗ ਪ੍ਰਦਾਤਾਵਾਂ, ਭਾਈਚਾਰਕ ਸਟੇਕਹੋਲਡਰਾਂ ਅਤੇ ਸਰਕਾਰ ਦੇ ਸਾਰੇ ਮਹਿਕਮਿਆਂ ਦੇ ਨਾਲ ਮਿਲ ਕੇ ਕੰਮ ਕਰੇਗੀ। ਇਹ ਕਾਰਜਨੀਤੀ, ਬ੍ਰੈਂਪਟਨ ਦੇ ਨਿਵਾਸੀਆਂ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਰਿਹਾਇਸ਼ ਸਬੰਧੀ ਲੋੜਾਂ ਲਈ ਪ੍ਰਤੀਕਿਰਿਆ ਕਰਦੀ ਹੈ।

ਸਿਟੀ ਦੀ ਪੁੱਜਣਯੋਗ ਰਿਹਾਇਸ਼ ਲਈ ਕਾਰਜਨੀਤੀ ਬਾਰੇ ਹੋਰ ਜਾਣਕਾਰੀ ਲਈ, [ਸਾਡੀ ਵੈਬਸਾਈਟ ਤੇ ਜਾਓ \(visit our website\)](#)।

ਹਵਾਲਾ

“ਅਗਲੇ 25 ਸਾਲਾਂ ਵਿੱਚ ਸਾਡੇ ਸ਼ਹਿਰ ਦੀ ਅਬਾਦੀ 50 ਪ੍ਰਤੀਸ਼ਤ ਤੱਕ ਵਧਣ ਦੀ ਸੰਭਾਵਨਾ ਦੇ ਨਾਲ, ਸਾਡੇ ਨਿਵਾਸੀਆਂ ਦੀ ਖੁਸ਼ਹਾਲੀ ਵਿੱਚ ਸੁਧਾਰ ਕਰਨਾ, ਇਹ ਯਕੀਨੀ ਬਣਾਉਣ ਵਿੱਚ ਮੁੱਖ ਕਾਰਕ ਹੈ ਕਿ ਬ੍ਰੈਂਪਟਨ ਮੌਕਿਆਂ ਦਾ ਸ਼ਹਿਰ ਹੈ। *ਹਾਊਸਿੰਗ ਬ੍ਰੈਂਪਟਨ* ਸਾਡੇ ਸ਼ਹਿਰ ਨੂੰ ਵੱਧ ਸਮੂਲੀਅਤ ਵਾਲਾ, ਜਿਓਏਯੋਗ ਅਤੇ ਭਾਈਚਾਰਾ ਕੇਂਦਰਿਤ ਬਣਾਉਣ ਲਈ ਇੱਕ ਬੇਬਾਕ ਕਦਮ ਹੈ। ਮੈਂ ਬ੍ਰੈਂਪਟਨ ਵਿੱਚ ਸਾਰਿਆਂ ਨੂੰ ਅੱਗੇ ਆ ਕੇ ਆਪਣੀ ਰਾਏ ਦੇਣ ਲਈ ਉਤਸ਼ਾਹਿਤ ਕਰਦਾ ਹਾਂ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca